

ਬੇਰੁਜ਼ਗਾਰੀ ਬੀਮਾ



ਬੇਰੁਜ਼ਗਾਰੀ ਬੀਮਾ ਦਾਅਵਾ ਦਾਇਰ ਕਰਨ ਲਈ ਤੁਹਾਡੇ ਲਈ ਲੋੜੀਂਦੀ ਜਾਣਕਾਰੀ

ਚੈਕਲਿਸਟ ✓✓✓

ਜਦੋਂ ਤੁਹਾਡੀ ਨੌਕਰੀ ਖਤਮ ਹੋਈ ਜਾਂ ਤੁਹਾਡੇ ਮਾਲਕ ਦੁਆਰਾ ਕੰਮ ਦੇ ਘੰਟੇ ਘਟਾਏ ਗਏ ਹਨ, ਫੌਰਨ ਬੇਰੁਜ਼ਗਾਰੀ ਬੀਮਾ ਫ਼ਾਇਦਿਆਂ ਲਈ ਅਰਜ਼ੀ ਦਿਓ।

- ਬੇਰੁਜ਼ਗਾਰੀ ਬੀਮਾ ਦਾਅਵੇ ਲਈ ਸ਼ੁਰੂਆਤੀ ਮਿਤੀ ਜਾਂ ਲਾਗੂ ਹੋਣ ਦੀ ਮਿਤੀ ਇਸ 'ਤੇ ਅਧਾਰਤ ਨਹੀਂ ਹੈ ਕਿ ਨੌਕਰੀ ਕਦੋਂ ਖਤਮ ਹੋਈ ਸੀ ਜਾਂ ਮਾਲਕ ਨੇ ਕੰਮ ਦੇ ਘੰਟੇ ਕਦੋਂ ਘਟਾਏ ਸਨ।
- ਬੇਰੁਜ਼ਗਾਰੀ ਬੀਮਾ ਲਈ ਅਰਜ਼ੀ ਦੇਣ ਦੇ ਹਫ਼ਤੇ ਦੇ ਐਤਵਾਰ ਨੂੰ ਦਾਅਵਿਆਂ ਦੀ ਸ਼ੁਰੂਆਤ ਹੁੰਦੀ ਹੈ।

ਜਾਣਕਾਰੀ ਪ੍ਰਾਪਤ ਕਰੋ! ਅਰਜ਼ੀ ਦੇਣ ਤੋਂ ਪਹਿਲਾਂ ਹੇਠਲੀਆਂ ਚੀਜ਼ਾਂ ਤਿਆਰ ਰੱਖੋ।

→ ਤੁਹਾਡੀ ਜਾਣਕਾਰੀ:

- ✓ ਸਮਾਜਕ ਸੁਰੱਖਿਆ ਨੰਬਰ
- ✓ ਨਾਂ (ਜਿਸ 'ਚ ਪਿਛਲੇ ਨਾਂ ਸ਼ਾਮਲ ਹਨ [ਜਿਵੇਂ, ਸ਼ਾਦੀਸ਼ੁਦਾ ਜਾਂ ਵਿਆਹ ਤੋਂ ਪਹਿਲਾਂ ਦੇ ਨਾਂ]), ਡਾਕ ਪਤਾ, ਅਤੇ ਟੈਲੀਫੋਨ ਨੰਬਰ
- ✓ ਡਰਾਇਵਰ ਦਾ ਲਾਇਸੈਂਸ ਜਾਂ ID ਕਾਰਡ ਨੰਬਰ
- ✓ ਜੇਕਰ ਤੁਸੀਂ ਗੈਰ-ਨਾਗਰਕ ਹੋ ਤਾਂ ਪਰਦੇਸੀ ਪੰਜੀਕਰਨ ਨੰਬਰ ਅਤੇ ਸਮਾਪਤੀ ਦੀ ਮਿਤੀ
- ✓ ਜੇਕਰ ਪਿਛਲੇ 18 ਮਹੀਨਿਆਂ 'ਚ ਤੁਸੀਂ ਫੌਜ 'ਚ ਨੌਕਰੀ ਕੀਤੀ ਹੈ ਤਾਂ DD ਫਾਰਮ 214

→ ਪਿਛਲੇ ਮਾਲਕ ਦੀ ਜਾਣਕਾਰੀ:

- ✓ ਪਿਛਲਾ ਮਾਲਕ ਉਹ ਵਿਵਸਾਏ ਜਾਂ ਕੰਪਨੀ ਹੈ ਜਿਸ ਲਈ ਤੁਸੀਂ ਭੌਤਿਕ ਤੌਰ 'ਤੇ ਕੰਮ ਕਰਦੇ ਸੀ ਜਾਂ ਸ਼ਾਇਦ ਹੁਣ ਵੀ ਪਾਰਟ-ਟਾਈਮ ਕੰਮ ਕਰ ਰਹੇ ਹੋ
- ✓ ਕੰਪਨੀ ਦਾ ਨਾਂ ਜਿਵੇਂ ਉਹ ਤੁਹਾਡੇ ਤਨਖਾਹ ਚੈੱਕ ਸਟੱਬ ਜਾਂ W-2 ਫਾਰਮ 'ਤੇ ਵਿਖਾਈ ਦਿੰਦਾ ਹੈ (ਇਹ ਕੋਈ ਪੇਰੋਲ ਏਜੰਸੀ ਜਾਂ ਸਟਾਫਿੰਗ ਏਜੰਸੀ ਹੋ ਸਕਦੀ ਸੀ)
- ✓ ਜ਼ਿਪ ਕੋਡ ਅਤੇ ਭੌਤਿਕ ਅਸਥਾਨ ਸਮੇਤ ਪੂਰਾ ਡਾਕ ਪਤਾ
- ✓ ਕੰਪਨੀ ਦਾ ਫੋਨ ਨੰਬਰ ਅਤੇ ਸੁਪਰਵਾਈਜ਼ਰ ਦਾ ਨਾਂ
- ✓ ਕੰਮ ਦੇ ਘਟਾਏ ਗਏ ਘੰਟੇ ਜਾਂ ਹੁਣ ਉਸ ਮਾਲਕ ਨਾਲ ਕੰਮ ਨਾ ਕਰਨ ਦਾ ਕਾਰਨ

→ ਰੁਜ਼ਗਾਰ ਇਤਿਹਾਸ (ਪਿਛਲੇ 18 ਮਹੀਨਿਆਂ 'ਚ ਸਾਰੇ ਮਾਲਕ ਜਿੰਨ੍ਹਾਂ 'ਚ ਤੁਹਾਡਾ ਅਖ਼ੀਰਲਾ ਮਾਲਕ ਸ਼ਾਮਲ ਹੈ):

- ✓ ਸਭ ਮਾਲਕਾਂ ਦੇ ਨਾਂ ਜਿਵੇਂ ਉਹ ਤੁਹਾਡੇ ਤਨਖਾਹ ਚੈੱਕ ਸਟੱਬ ਜਾਂ W-2 ਫਾਰਮ 'ਤੇ ਵਿਖਾਈ ਦਿੰਦੇ ਹਨ
- ✓ ਨੌਕਰੀ ਦੀ ਮਿਆਦ (ਸ਼ੁਰੂਆਤੀ ਮਿਤੀ ਅਤੇ ਸਮਾਪਤੀ ਮਿਤੀ)
- ✓ ਕਮਾਇਆ ਗਿਆ ਮਿਹਨਤਾਨਾ ਅਤੇ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਸੀ (ਹਰ ਘੰਟੇ, ਹਰ ਹਫ਼ਤੇ, ਹਰ ਮਹੀਨੇ)